

ਈਸਟਰ ਸੀਲਜ਼ ਓਨਟਾਰੀਓ

ਸਾਜ਼ੇ-ਸਾਮਾਨ ਦੇ ਪਰਿਵਰਤਨ ਬਾਰੇ ਮਾਪੇ ਲਈ ਨੁਕਤੇ

ਨਿਮਨਲਿਖਤ ਦੇ ਨਾਲ ਸਮੱਸਿਆਵਾਂ ਕਰਕੇ, ਅਪੰਗਤਾਵਾਂ ਵਾਲੇ ਵਿਦਿਆਰਥੀਆਂ ਨੂੰ ਰੋਜ਼ਾਨਾ ਦੇ ਰਹਿਣ-ਸਹਿਣ ਅਤੇ ਸਿੱਖਿਆ ਦੀਆਂ ਸਰਗਰਮੀਆਂ ਵਾਸਤੇ ਸਾਜ਼ੇ-ਸਾਮਾਨ ਦੀ ਲੋੜ ਪੈ ਸਕਦੀ ਹੈ:

- ਚੱਲਣ-ਫਿਰਨ ਯੋਗਤਾ ਦੇ ਮਸਲੇ (ਕਿਸੇ ਕਮਰੇ ਵਿੱਚ ਇੱਧਰ-ਉੱਧਰ ਆਉਣ-ਜਾਣ ਵਿੱਚ ਮੁਸ਼ਕਿਲ, ਜਾਂ ਕਿਸੇ ਵਾਕਰ ਜਾਂ ਵੀਲਚੇਅਰ ਦੀ ਵਰਤੋਂ ਕਰਨਾ)
- ਮਹੀਨ ਮੋਟਰ ਮੁਹਾਰਤਾਂ (ਉੱਗਲ ਦੀ ਨਿਪੁੰਨਤਾ ਜਾਂ ਪਕੜ) ਜਾਂ
- ਵੱਡੀਆਂ ਮੋਟਰ ਮੁਹਾਰਤਾਂ (ਵੱਡੀ ਮਾਸਪੇਸ਼ੀ ਦੀਆਂ ਹਰਕਤਾਂ ਜਿਵੇਂ ਕਿ ਖੜ੍ਹਨਾ, ਬੈਠਣਾ, ਲੇਟਣੀ ਖਾਣਾ)
- ਦ੍ਰਿਸ਼ਟੀ (ਅੰਨ੍ਹਾਪਣ ਜਾਂ ਨਿਮਨ ਦ੍ਰਿਸ਼ਟੀ)
- ਸੁਣਨ ਸ਼ਕਤੀ (ਬੇਲਾਪਣ ਜਾਂ ਉੱਚਾ ਸੁਣਨਾ)
- ਸੰਵੇਦੀ ਵਿਕਾਰ (ਛੋਹ, ਸੁਣਨ, ਦ੍ਰਿਸ਼ਟੀ, ਗੰਧ, ਹਰਕਤ ਅਤੇ ਸਰੀਰਕ ਚੇਤਨਾ ਦੀਆਂ ਵਧੀਆਂ ਜਾਂ ਘਟੀਆਂ ਸੰਵੇਦਨਾਵਾਂ)

ਸਕੂਲ ਵਿਖੇ ਵਰਤੋਂ ਵਾਸਤੇ ਵਿਸ਼ੇਸ਼ ਸਾਜ਼ੇ-ਸਾਮਾਨ ਨੂੰ ਕਿਸੇ ਨਿਯਮਿਤ ਸੇਹਤ ਪੇਸ਼ੇਵਰ ਵੱਲੋਂ ਸਿਫਾਰਸ਼ ਜਾਂ ਤਜਵੀਜ਼ ਕੀਤਾ ਜਾਵੇਗਾ, ਜਿਸ ਵਿੱਚ ਆਡੀਓਲੋਜਿਸਟ, ਕਿੱਤਾਕਾਰੀ ਚਿਕਿਤਸਕ, ਸਰੀਰਕ ਚਿਕਿਤਸਕ, ਜਾਂ ਸਪੀਚ-ਲੈਂਗੂਏਜ ਪੈਥੋਲੋਜਿਸਟ ਸ਼ਾਮਲ ਹਨ। ਇਸ ਵਿੱਚ ਹੇਠ ਲਿਖਿਆ ਸਾਜ਼ੇ-ਸਾਮਾਨ ਸ਼ਾਮਲ ਹੋ ਸਕਦਾ ਹੈ:

- ਅੰਗਮੈਨਟੇਟਿਵ ਜਾਂ ਅਲਟਰਨੇਟਿਵ ਕਮਿਊਨੀਕੇਸ਼ਨ (AAC) ਪ੍ਰਣਾਲੀਆਂ ਜਾਂ ਉਪਯੁਕਤਾਂ, ਕੰਪਿਊਟਰ ਅਤੇ ਸਾਫਟਵੇਅਰ, ਸੰਚਾਰ ਸਵਿੱਚਾਂ
- ਟਰਾਂਸਮੀਟਰਾਂ ਦੇ ਨਾਲ ਨਿੱਜੀ FM ਸਿਸਟਮ
- ਲੋੜ ਅਨੁਸਾਰ ਵਿਉਂਤੀਆਂ ਸੀਟਾਂ, ਲਿਫਟਾਂ, ਕੱਪੜੇ ਬਦਲਣ ਵਾਸਤੇ ਮੇਜ਼, ਕਮੇਦ
- ਸਿੱਖਣ ਵਿੱਚ ਸਹਾਇਕ ਸਾਧਨ, ਜਿਸ ਵਿੱਚ ਵੱਡਾ ਛਾਪਾ, ਆਡੀਓ ਕਿਤਾਬਾਂ, ਲਿਖਣ ਦੇ ਔਜ਼ਾਰ ਜਾਂ ਅਨੁਕੂਲ ਕੀਤੇ ਕੀ-ਬੋਰਡ, ਕੰਪਿਊਟਰ ਅਤੇ ਸਾਫਟਵੇਅਰ ਸ਼ਾਮਲ ਹਨ
- ਬਹੁ-ਸੰਵੇਦੀ ਸਾਜ਼ੇ-ਸਾਮਾਨ, ਸੰਗੀਤ, ਰੇਸ਼ਨੀ, ਆਵਾਜ਼ ਅਤੇ ਬਣਤਰਾਂ
- ਵਾਕਰ, ਵੀਲਚੇਅਰਾਂ, ਜਾਂ ਸਟੈਂਡਿੰਗ ਫਰੇਮ

ਹਰੇਕ ਪਰਿਵਰਤਨ ਪ੍ਰਾਇੰਟ 'ਤੇ ਸਾਜ਼ੇ-ਸਾਮਾਨ ਨੂੰ ਵਿਚਾਰੇ ਜਾਣ ਦੀ ਲੋੜ ਪੈ ਸਕਦੀ ਹੈ, ਖਾਸ ਕਰਕੇ ਸਕੂਲ ਜਾਣਾ ਸ਼ੁਰੂ ਕਰਨ ਜਾਂ ਸਕੂਲ ਬਦਲਣ ਸਮੇਂ।

ਨੁਕਤਾ 1



ਸਕੂਲ ਸ਼ੁਰੂ ਕਰਨ ਤੋਂ ਪਹਿਲਾਂ:

ਸਕੂਲ ਬੋਰਡ ਉਸ ਸਾਜ਼ੋ-ਸਾਮਾਨ ਨੂੰ ਪ੍ਰਦਾਨ ਕਰਾਉਣ ਅਤੇ ਫੰਡ ਸਹਾਇਤਾ ਦੇਣ ਲਈ ਜਿੰਮੇਵਾਰ ਹੈ ਜੋ ਬੱਚੇ ਦੁਆਰਾ ਕੇਵਲ ਸਕੂਲ ਵਾਸਤੇ ਲੋੜੀਂਦਾ ਹੈ, ਜਿਵੇਂ ਕਿ ਵਿਸ਼ੇਸ਼ ਕੁਰਸੀਆਂ ਅਤੇ ਡੈਸਕ, ਕੱਪੜੇ ਬਦਲਣ ਲਈ ਮੋਜ਼, ਸੰਚਾਰ ਲਈ ਉਪਯੁਕਤਾ, ਜਾਂ ਕੰਪਿਊਟਰ ਅਤੇ ਸਾਫਟਵੇਅਰ।

1. ਵਿਦਿਆਰਥੀ ਨਾਲ ਸੰਮਿਲਤ ਪੇਸ਼ੇਵਰਾਂ ਨੂੰ ਇਹ ਦਸਤਾਵੇਜ਼ਬੱਧ ਕਰਨ ਲਈ ਕਰੋ ਕਿ ਸਕੂਲ ਵਿਖੇ ਤੁਹਾਡੇ ਬੱਚੇ ਨੂੰ ਕਿਸ ਸਾਜ਼ੋ-ਸਾਮਾਨ ਦੀ ਲੋੜ ਪਵੇਗੀ
2. ਤੁਹਾਡੇ ਬੱਚੇ ਦੀਆਂ ਸਾਜ਼ੋ-ਸਾਮਾਨ ਦੀਆਂ ਲੋੜਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਪ੍ਰਿੰਸੀਪਲ ਅਤੇ/ਜਾਂ ਹੋਰ ਸਕੂਲੀ ਅਮਲੇ ਨਾਲ ਇੱਕ ਪਰਿਵਰਤਨ ਯੋਜਨਾਬੰਦੀ ਬਾਰੇ ਬੈਠਕ ਵਾਸਤੇ ਪੁੱਛੋ
3. ਸਰੀਰਕ-ਚਿਕਿਤਸਕਾਂ ਜਾਂ ਸਪੀਚ-ਲੈਂਗੁਏਜ ਪੈਥੋਲੋਜਿਸਟਾਂ ਜਿਹੇ ਪੇਸ਼ੇਵਰਾਂ ਨੂੰ ਤੁਹਾਡੇ ਨਾਲ ਪਰਿਵਰਤਨ ਯੋਜਨਾਬੰਦੀ ਬੈਠਕ ਵਿੱਚ ਹਾਜ਼ਰੀ ਭਰਨ ਦਾ ਸੱਦਾ ਦਿਓ, ਜਾਂ ਮੁਲਾਂਕਣ ਰਿਪੋਰਟਾਂ ਪ੍ਰਦਾਨ ਕਰਨ ਲਈ ਕਰੋ

ਨੁਕਤਾ 2



ਪਰਿਵਰਤਨ ਯੋਜਨਾਬੰਦੀ ਬੈਠਕ ਵਿਖੇ:

ਜਾਣਕਾਰੀ ਸਾਂਝੀ ਕਰੋ ਅਤੇ ਪਤਾ ਕਰੋ :

1. ਸਕੂਲ ਵਿਖੇ ਸਾਜ਼ੋ-ਸਾਮਾਨ ਦੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ
2. ਸਾਜ਼ੋ-ਸਾਮਾਨ ਵਾਸਤੇ ਫੰਡ ਸਹਾਇਤਾ ਕਿਵੇਂ ਦਿੱਤੀ ਜਾਵੇਗੀ ਅਤੇ ਫੰਡ ਦੇਣ ਦੇ ਅਮਲ ਵਿੱਚ ਤੁਹਾਡੀ ਭੂਮਿਕਾ
3. ਵਿਦਿਆਰਥੀ ਅਤੇ ਅਮਲੇ ਨੂੰ ਸਾਜ਼ੋ-ਸਾਮਾਨ ਵਾਸਤੇ ਸਿਖਲਾਈ ਕੌਣ ਪ੍ਰਦਾਨ ਕਰੇਗਾ
4. ਸਾਜ਼ੋ-ਸਾਮਾਨ ਦੀ ਮੁਰੰਮਤ ਜਾਂ ਬਦਲੀ ਕਿਵੇਂ ਕੀਤੀ ਜਾਵੇਗੀ
5. ਸਾਜ਼ੋ-ਸਾਮਾਨ ਨੂੰ ਕਿਵੇਂ ਸਟੋਰ ਕੀਤਾ ਜਾਵੇਗਾ ਅਤੇ ਬਕਾਇਦਾ ਸਾਂਭ-ਸੰਭਾਲ ਵਾਸਤੇ ਕੌਣ ਜਿੰਮੇਵਾਰ ਹੈ
6. ਉਸ ਸਾਜ਼ੋ-ਸਾਮਾਨ ਵਾਸਤੇ ਜਿਸਨੂੰ ਘਰ ਵਿਖੇ ਵੀ ਵਰਤਿਆ ਜਾਵੇਗਾ, ਕੀ ਉਸ ਵਾਸਤੇ ਬੀਮਾ ਪ੍ਰਦਾਨ ਕਰਾਉਣ ਜਾਂ ਕਿਸੇ ਇਕਰਾਰਨਾਮੇ 'ਤੇ ਦਸਤਖਤ ਕਰਨ ਦੀ ਲੋੜ ਹੈ
7. ਜਦ ਸਾਜ਼ੋ-ਸਾਮਾਨ ਨੂੰ ਸਕੂਲ ਵੱਲ ਜਾਂ ਸਕੂਲ ਤੋਂ ਢੇਇਆ ਜਾਂਦਾ ਹੈ, ਤਾਂ ਢੇਆ-ਢੁਆਈ ਅਤੇ ਸਾਜ਼ੋ-ਸਾਮਾਨ ਨੂੰ ਗੱਡੀ ਵਿੱਚ ਚੜ੍ਹਾਉਣ ਅਤੇ ਲਾਹੁਣ ਵਾਸਤੇ ਕੌਣ ਜਿੰਮੇਵਾਰ ਹੋਵੇਗਾ

ਨੁਕਤਾ 3



ਸਾਜ਼ੋ-ਸਾਮਾਨ ਨੂੰ ਪ੍ਰਦਾਨ ਕੀਤੇ ਜਾਣ ਦੇ ਬਾਅਦ:

1. ਇਹ ਯਕੀਨੀ ਬਣਾਓ ਕਿ ਤੁਹਾਡਾ ਬੱਚਾ ਇਹ ਜਾਣਦਾ ਹੋਵੇ ਕਿ ਸਾਜ਼ੋ-ਸਾਮਾਨ ਦੀ ਸੁਰੱਖਿਅਤ ਤਰੀਕੇ ਨਾਲ ਵਰਤੋਂ ਕਿਵੇਂ ਕਰਨੀ ਹੈ ਜਾਂ ਫਿਰ ਸਾਜ਼ੋ-ਸਾਮਾਨ ਦੀ ਵਰਤੋਂ ਕਰਦੇ ਸਮੇਂ ਉਸਦੀ ਨਿਗਰਾਨੀ ਕੀਤੀ ਜਾਂਦੀ ਹੈ
2. ਆਪਣੇ ਬੱਚੇ ਜਾਂ ਅਧਿਆਪਕ ਕੋਲੋਂ ਇਹ ਪਤਾ ਕਰਨ ਲਈ ਪੜਤਾਲ ਕਰੋ ਕਿ ਕੀ ਸਕੂਲ ਵਿਖੇ ਸਾਜ਼ੋ-ਸਾਮਾਨ ਦੀ ਵਰਤੋਂ ਸਬੰਧੀ ਕੋਈ ਸਮੱਸਿਆਵਾਂ ਹਨ ਅਤੇ ਲੋੜ ਅਨੁਸਾਰ ਪੈਰਵਾਈ ਕਰੋ
3. ਇਹ ਯਕੀਨੀ ਬਣਾਓ ਕਿ ਸਾਜ਼ੋ-ਸਾਮਾਨ ਦੀ ਵਰਤੋਂ ਨੂੰ ਤੁਹਾਡੇ ਬੱਚੇ ਦੀ ਵਿਅਕਤੀਗਤ ਸਿੱਖਿਆ ਯੋਜਨਾ (IEP) ਵਿੱਚ ਦਸਤਾਵੇਜ਼ਬੱਧ ਕੀਤਾ ਜਾਂਦਾ ਹੈ, ਜੇ ਉਹਨਾਂ ਕੋਲ ਅਜਿਹੀ ਕੋਈ ਯੋਜਨਾ ਹੈ

ਨੁਕਤਾ 4



ਗਰੇਡ ਤੋਂ ਗਰੇਡ ਅਤੇ ਐਲੀਮੈਂਟਰੀ ਤੋਂ ਹਾਈ ਸਕੂਲ ਵੱਲ ਤਬਦੀਲ ਹੋਣਾ: ਹਰ ਵਾਰ ਜਦ ਵੀ ਤੁਹਾਡਾ ਬੱਚਾ ਕਿਸੇ ਵਿਭਿੰਨ ਜਮਾਤ ਦੇ ਕਮਰੇ , ਕਿਸੇ ਨਵੇਂ ਅਧਿਆਪਕ ਜਾਂ ਨਵੇਂ ਸਕੂਲ ਵੱਲ ਤਬਾਦਲਾ ਕਰਦਾ ਹੈ , ਤਾਂ ਸਾਜ਼ੋ-ਸਾਮਾਨ ਨੂੰ ਪਰਿਵਰਤਨ ਦੀ ਯੋਜਨਾਬੰਦੀ ਦੇ ਭਾਗ ਵਜੋਂ ਵਿਚਾਰਿਆ ਜਾਣਾ ਚਾਹੀਦਾ ਹੈ।

1. ਪਤਾ ਕਰੋ ਕਿ ਕਿਹੜਾ ਸਾਜ਼ੋ-ਸਾਮਾਨ ਤੁਹਾਡੇ ਬੱਚੇ ਦੇ ਨਾਲ ਰਹੇਗਾ ਅਤੇ ਨਵੀਂ ਜਮਾਤ ਵਿੱਚ ਤਬਦੀਲ ਕੀਤਾ ਜਾਵੇਗਾ
2. ਪਤਾ ਕਰੋ ਕਿ ਕੀ ਕਿਸੇ ਨਵੇਂ ਸਾਜ਼ੋ-ਸਾਮਾਨ ਦੀ ਲੋੜ ਪਵੇਗੀ ਅਤੇ ਸਕੂਲ ਜਾਂ ਪਰਿਵਾਰ ਦੁਆਰਾ ਕੀ ਕੀਤੇ ਜਾਣ ਦੀ ਲੋੜ ਹੈ
3. ਸਾਜ਼ੋ-ਸਾਮਾਨ ਬਾਬਤ ਫੈਸਲਿਆਂ, ਅਤੇ ਇਸ ਲਈ ਜਿੰਮੇਵਾਰੀ ਵਾਸਤੇ ਆਪਣੇ ਬੱਚੇ ਨੂੰ ਵੱਧ ਤੋਂ ਵੱਧ ਸੰਭਵ ਹੱਦ ਤੱਕ ਸੰਮਿਲਤ ਕਰੋ

ਮਦਦਗਾਰੀ ਵੈੱਬਸਾਈਟਾਂ:

- ਸੇਹਤ ਅਤੇ ਲੰਬੀ ਮਿਆਦ ਦੀ ਸੰਭਾਲ ਮੰਤਰਾਲਾ: www.health.gov.on.ca
 - ਸਹਾਇਤਾਕਾਰੀ ਉਪਯੁਕਤਾਂ ਪ੍ਰੋਗਰਾਮ
- ਸਿੱਖਿਆ ਮੰਤਰਾਲਾ: www.edu.gov.on.ca
 - ਵਿਸ਼ੇਸ਼ ਸਾਜ਼ੋ-ਸਾਮਾਨ ਲਈ ਰਕਮ ਦੀ ਗਰਾਂਟ
- ਓਨਟਾਰੀਓ ਮਾਰਚ ਆਫ ਡਾਈਮਜ਼: www.marchofdimes.ca
- ਈਸਟਰ ਸੀਲਜ਼ ਓਨਟਾਰੀਓ: www.easterseals.org
 - ਵਿੱਤੀ ਸਹਾਇਤਾ